

ਦੀਵਾਲੀ ਸੁਰੱਖਿਅਤ ਢੰਗ ਨਾਲ ਮਨਾਓ: ਪਟਾਕਿਆਂ ਦੀ ਵਰਤੋਂ ਕਰਦੇ ਸਮੇਂ ਨਿਯਮਾਂ ਦੀ ਪਾਲਣਾ ਕਰੋ

ਨਿਯਮਾਂ ਦੀ ਪਾਲਣਾ ਕਰਕੇ, ਜਸ਼ਨਾਂ ਨੂੰ ਸਾਰਿਆਂ ਲਈ ਸੁਰੱਖਿਅਤ ਅਤੇ ਆਨੰਦਦਾਇਕ ਰੱਖੋ।

9 ਅਕਤੂਬਰ, 2025

ਜਿਵੇਂ-ਜਿਵੇਂ ਦੀਵਾਲੀ, ਜਿਸਨੂੰ ਰੋਸ਼ਨੀਆਂ ਦਾ ਤਿਉਹਾਰ ਵੀ ਕਿਹਾ ਜਾਂਦਾ ਹੈ, ਨੇੜੇ ਆ ਰਹੀ ਹੈ, ਪੂਰੇ Mississauga ਦੇ ਪਰਿਵਾਰ ਜਸ਼ਨ ਮਨਾਉਣ ਦੀ ਤਿਆਰੀ ਕਰ ਰਹੇ ਹਨ। ਇਹ ਛੁੱਟੀ ਰੰਗੀਨ ਲਾਈਟਾਂ, ਮੋਮਬੱਤੀਆਂ, ਲਾਲਟੈਣਾਂ, ਦੀਵਿਆਂ ਅਤੇ ਪਟਾਕਿਆਂ ਰਾਹੀਂ ਹਨੇਰੇ ਉੱਤੇ ਜਿੱਤ ਦਾ ਪ੍ਰਤੀਕ ਹੈ। ਕਿਉਂਕਿ ਦੀਵਾਲੀ ਦੀਆਂ ਤਿਆਰੀਆਂ ਚੱਲ ਰਹੀਆਂ ਹਨ, ਸਿਟੀ ਆਫ Mississauga ਨਿਵਾਸੀਆਂ ਨੂੰ ਘਰ ਵਿੱਚ ਪਟਾਕਿਆਂ ਦੀ ਵਰਤੋਂ ਕਰਦੇ ਸਮੇਂ ਪਟਾਕਿਆਂ ਦੇ ਬਾਇ-ਲਾਅ, ਸੰਬੰਧਿਤ ਨਿਯਮਾਂ ਅਤੇ ਹੋਰ ਸੁਰੱਖਿਆ ਉਪਾਵਾਂ ਦੀ ਪਾਲਣਾ ਕਰਨ ਦੀ ਯਾਦ ਦਿਵਾ ਰਹੀ ਹੈ, ਤਾਂ ਜੋ ਜਸ਼ਨ ਹਰ ਕਿਸੇ ਲਈ ਸੁਰੱਖਿਅਤ ਅਤੇ ਆਨੰਦਦਾਇਕ ਹੋਣ।

ਦੀਵਾਲੀ ਲਈ ਪਟਾਕੇ ਚਲਾਉਣਾ

ਇਸ ਸਾਲ, ਤੁਸੀਂ ਸਿਟੀ ਦੇ [Fireworks By-law](#) (ਪਟਾਕਿਆਂ ਸਬੰਧੀ ਬਾਇ-ਲਾਅ) ਅਨੁਸਾਰ, ਸੋਮਵਾਰ, 20 ਅਕਤੂਬਰ ਅਤੇ ਮੰਗਲਵਾਰ, 21 ਅਕਤੂਬਰ ਨੂੰ ਸ਼ਾਮ ਤੋਂ ਰਾਤ 11 ਵਜੇ ਤੱਕ ਘਰ ਵਿੱਚ, ਆਪਣੀ ਪ੍ਰਾਈਵੇਟ ਪ੍ਰਾਪਰਟੀ 'ਤੇ ਪਟਾਕੇ ਚਲਾ ਸਕਦੇ ਹੋ। ਤੁਸੀਂ ਪਬਲਿਕ ਸਟ੍ਰੀਟ 'ਤੇ ਪਟਾਕੇ ਨਹੀਂ ਚਲਾ ਸਕਦੇ।

ਤੁਹਾਨੂੰ ਸਿਟੀ ਤੋਂ ਇੱਕ [permit](#) (ਪਰਮਿਟ) ਦੀ ਲੋੜ ਹੈ, ਜੇਕਰ ਤੁਸੀਂ ਹੇਠਾਂ ਦਿੱਤੀਆਂ ਥਾਵਾਂ 'ਤੇ ਪਟਾਕੇ ਚਲਾਉਣਾ ਚਾਹੁੰਦੇ ਹੋ:

- ਤੁਹਾਡੀ ਪ੍ਰਾਈਵੇਟ ਪ੍ਰਾਪਰਟੀ 'ਤੇ ਸੋਮਵਾਰ, 20 ਅਕਤੂਬਰ ਅਤੇ ਮੰਗਲਵਾਰ, 21 ਅਕਤੂਬਰ ਤੋਂ ਇਲਾਵਾ ਕਿਸੇ ਵੀ ਹੋਰ ਦਿਨ।
- ਸਾਲ ਦੇ ਕਿਸੇ ਵੀ ਦਿਨ ਕਿਸੇ ਪਬਲਿਕ ਪਾਰਕ ਵਿੱਚ।

ਜਸ਼ਨਾਂ ਦੇ ਦਿਨਾਂ ਦੌਰਾਨ ਜਿੱਥੇ ਆਤਿਸ਼ਬਾਜ਼ੀ ਦੀ ਉਮੀਦ ਕੀਤੀ ਜਾਂਦੀ ਹੈ, ਜਿਵੇਂ ਕਿ ਦੀਵਾਲੀ, ਸਿਟੀ ਡਿਊਟੀ 'ਤੇ ਐਨਫੋਰਸਮੈਂਟ ਅਧਿਕਾਰੀਆਂ ਦੀ ਸੰਖਿਆ ਨੂੰ ਵਧਾ ਦਿੰਦੀ ਹੈ। ਇਸ ਨਾਲ ਉਹ ਵਧੇਰੇ ਗਸ਼ਤ ਕਰ ਸਕਦੇ ਹਨ, ਸ਼ਿਕਾਇਤਾਂ ਲਈ ਜਵਾਬ ਦੇਣ ਦੇ ਸਮੇਂ ਵਿੱਚ ਸੁਧਾਰ ਹੁੰਦਾ ਹੈ ਅਤੇ ਇਹ ਯਕੀਨੀ ਬਣਾਉਣ ਵਿੱਚ ਮਦਦ ਮਿਲਦੀ ਹੈ ਕਿ ਜਸ਼ਨ ਸੁਰੱਖਿਅਤ ਹਨ। ਐਨਫੋਰਸਮੈਂਟ ਅਧਿਕਾਰੀ, ਪੀਲ ਰੀਜਨਲ ਪੁਲਿਸ (Peel Regional Police) ਦੇ ਨਾਲ ਉਨ੍ਹਾਂ ਥਾਵਾਂ 'ਤੇ ਵੀ ਮੌਜੂਦ ਹੋਣਗੇ, ਜਿੱਥੇ ਪਟਾਕਿਆਂ ਦੀ ਗੈਰ-ਕਾਨੂੰਨੀ ਵਰਤੋਂ ਅਤੇ ਇਕੱਠ ਚਿੰਤਾ ਦਾ ਵਿਸ਼ਾ ਹਨ।

ਪਟਾਕਿਆਂ ਦੀਆਂ ਸ਼ਿਕਾਇਤਾਂ ਲਈ 911 'ਤੇ ਕਾਲ ਨਾ ਕਰੋ, ਜਦੋਂ ਤੱਕ ਕਿ ਕੋਈ ਜ਼ਖਮੀ ਨਾ ਹੋਇਆ ਹੋਵੇ ਜਾਂ ਪਟਾਕਿਆਂ ਦੀ ਗਲਤ ਵਰਤੋਂ ਕਾਰਨ ਅੱਗ ਲੱਗਣ ਦਾ ਖਤਰਾ ਨਾ ਹੋਵੇ। ਪਟਾਕਿਆਂ ਦੀ ਗੈਰ-ਕਾਨੂੰਨੀ ਵਰਤੋਂ ਬਾਰੇ ਸ਼ਿਕਾਇਤ ਦਰਜ ਕਰਨ ਲਈ, mississauga.ca/fireworks 'ਤੇ ਜਾਓ ਜਾਂ 311 'ਤੇ ਕਾਲ ਕਰੋ।

ਪਟਾਕਿਆਂ ਤੋਂ ਸੁਰੱਖਿਆ

ਜਸ਼ਨਾਂ ਦੀ ਯੋਜਨਾ ਬਣਾਉਂਦੇ ਸਮੇਂ, ਸੁਰੱਖਿਆ ਨੂੰ ਆਪਣੀਆਂ ਯੋਜਨਾਵਾਂ ਦਾ ਹਿੱਸਾ ਬਣਾਓ। ਪਟਾਕਿਆਂ ਦੀ ਸੁਰੱਖਿਅਤ ਵਰਤੋਂ ਨੂੰ ਸਮਝਣਾ ਸੱਟਾਂ, ਅੱਗ ਜਾਂ ਪ੍ਰਾਪਰਟੀ ਦੇ ਨੁਕਸਾਨ ਨੂੰ ਰੋਕਣ ਵਿੱਚ ਮਦਦ ਕਰ ਸਕਦਾ ਹੈ। ਸਾਰਿਆਂ ਨੂੰ ਸੁਰੱਖਿਅਤ ਰੱਖਣ ਲਈ, ਪਟਾਕਿਆਂ ਦੀ ਵਰਤੋਂ ਕਰਨ ਤੋਂ ਪਹਿਲਾਂ ਆਪਣੇ ਪਰਿਵਾਰ ਅਤੇ ਦੇਸਤਾਂ ਨਾਲ ਗੱਲ ਕਰੋ।

ਪਟਾਕਿਆਂ ਦੀ ਵਰਤੋਂ ਕਰਦੇ ਸਮੇਂ, ਇਹ ਯਕੀਨੀ ਬਣਾਓ:

- ਸਿਰਫ਼ ਲਾਇਸੈਂਸਸ਼ੁਦਾ ਵਿਕਰੇਤਾਵਾਂ ਤੋਂ ਹੀ ਖਰੀਦੋ।
- ਹਰੇਕ ਵਸਤੂ 'ਤੇ ਦਿੱਤੀਆਂ ਹਦਾਇਤਾਂ, ਸਾਵਧਾਨੀਆਂ ਅਤੇ ਚੇਤਾਵਨੀਆਂ ਨੂੰ ਪੂਰੀ ਤਰ੍ਹਾਂ ਪੜ੍ਹੋ ਅਤੇ ਸਮਝੋ।
- ਆਪਣੀ ਪ੍ਰਾਈਵੇਟ ਪ੍ਰਾਪਰਟੀ 'ਤੇ ਬਾਹਰ ਇੱਕ ਸਾਫ਼, ਖੁੱਲ੍ਹੀ ਜਗ੍ਹਾ ਤਿਆਰ ਕਰੋ।
- ਪਾਣੀ ਦੀ ਇੱਕ ਬਾਲਟੀ ਜਾਂ ਪਾਈਪ ਨੇੜੇ ਰੱਖੋ।
- ਪਟਾਕਿਆਂ ਨੂੰ ਦੂਜਿਆਂ, ਘਰਾਂ, ਰੁੱਖਾਂ ਅਤੇ ਜਲਣਸ਼ੀਲ ਪਦਾਰਥਾਂ ਤੋਂ ਦੂਰ ਰੱਖੋ।
- ਹਮੇਸ਼ਾ ਬੱਚਿਆਂ 'ਤੇ ਨਜ਼ਰ ਰੱਖੋ ਅਤੇ ਇਹ ਯਕੀਨੀ ਬਣਾਓ ਕਿ ਦੇਖਣ ਵਾਲੇ ਡਿਸਪਲੇ ਤੋਂ ਸੁਰੱਖਿਅਤ ਦੂਰੀ 'ਤੇ ਹੋਣ।
- ਵਰਤੋਂ ਹੋਏ ਜਾਂ ਬਚੇ ਹੋਏ ਪਟਾਕਿਆਂ ਨੂੰ ਸੁਰੱਖਿਅਤ ਢੰਗ ਨਾਲ ਨਸ਼ਟ ਕਰੋ। ਪਟਾਕਿਆਂ ਨੂੰ ਪੂਰੀ ਤਰ੍ਹਾਂ ਪਾਣੀ ਵਿੱਚ ਡੁਬੋ ਦਿਓ ਅਤੇ ਰਾਤਭਰ ਭਿਓਂ ਦਿਓ। ਭਿੱਜੇ ਹੋਏ ਪਟਾਕਿਆਂ ਨੂੰ ਪਲਾਸਟਿਕ ਦੇ ਥੈਲੇ ਵਿੱਚ ਲਪੇਟੋ ਅਤੇ ਕੂੜੇ ਵਿੱਚ ਸੁੱਟ ਦਿਓ।

ਤੁਸੀਂ ਜਿੱਥੇ ਪਟਾਕੇ ਚਲਾਏ ਸਨ, ਉਸ ਜਗ੍ਹਾ ਨੂੰ ਸਾਫ਼ ਕਰਨਾ ਯਾਦ ਰੱਖੋ। ਕਿਸੇ ਨੂੰ ਵੀ ਗੰਦਗੀ ਪਸੰਦ ਨਹੀਂ ਹੈ।

ਅੱਗ ਸਬੰਧੀ ਸੁਰੱਖਿਆ

ਦੀਵਾਲੀ ਜਸ਼ਨ ਮਨਾਉਣ ਅਤੇ ਪਰਿਵਾਰ ਅਤੇ ਦੇਸਤਾਂ ਨਾਲ ਇਕੱਠੇ ਹੋਣ ਦਾ ਸਮਾਂ ਹੈ। ਸਜਾਵਟ ਕਰਦੇ ਸਮੇਂ ਅਤੇ ਖਾਣਾ ਪਕਾਉਂਦੇ ਸਮੇਂ ਅੱਗ ਸਬੰਧੀ ਸੁਰੱਖਿਆ ਨੂੰ ਤਰਜੀਹ ਦਿਓ।

ਲਾਈਟਾਂ ਅਤੇ ਸਜਾਵਟ

ਦੀਵੀਆਂ ਅਤੇ ਮੇਮਬੱਤੀਆਂ ਨੂੰ ਪਰਦਿਆਂ, ਫਰਨੀਚਰ, ਸਜਾਵਟ ਅਤੇ ਢਿੱਲੇ ਕੱਪੜਿਆਂ ਤੋਂ ਦੂਰ, ਗਰਮੀ-ਰੋਧਕ ਸਤ੍ਹਾ 'ਤੇ ਇੱਕ ਮਜ਼ਬੂਤ ਹੋਲਡਰ ਵਿੱਚ ਰੱਖੋ। ਕਦੇ ਵੀ ਖੁੱਲ੍ਹੀ ਅੱਗ ਨੂੰ ਬਿਨਾਂ ਕਿਸੇ ਧਿਆਨ ਦੇ ਨਾ ਛੱਡੋ ਅਤੇ ਉਸਨੂੰ ਬੱਚਿਆਂ ਅਤੇ ਪਾਲਤੂ ਜਾਨਵਰਾਂ ਦੀ ਪਹੁੰਚ ਤੋਂ ਦੂਰ ਰੱਖੋ। ਵਿਕਲਪ ਵਜੋਂ, ਬੈਟਰੀ ਨਾਲ ਚੱਲਣ ਵਾਲੀਆਂ, ਬਿਨਾਂ ਅੱਗ ਵਾਲੀਆਂ ਮੇਮਬੱਤੀਆਂ ਦੀ ਵਰਤੋਂ ਕਰੋ।

ਖਾਣਾ ਪਕਾਉਣ ਅਤੇ ਰਸੋਈ ਸਬੰਧੀ ਸੁਰੱਖਿਆ

ਖਾਣਾ ਪਕਾਉਂਦੇ ਸਮੇਂ, ਅੱਗ ਸਬੰਧੀ ਸੁਰੱਖਿਆ ਨੂੰ ਧਿਆਨ ਵਿੱਚ ਰੱਖੋ:

- ਖਾਣਾ ਪਕਾਉਂਦੇ ਸਮੇਂ ਧਿਆਨ ਕੇਂਦਰਿਤ ਰੱਖੋ। ਜੇ ਤੁਸੀਂ ਰਸੋਈ ਤੋਂ ਬਾਹਰ ਜਾਂਦੇ ਹੋ ਤਾਂ ਉਪਕਰਣ ਬੰਦ ਕਰ ਦਿਓ।
- ਤੇਲੀਏ ਅਤੇ ਕੱਪੜੇ ਵਰਗੀਆਂ ਜਲਣਸ਼ੀਲ ਚੀਜ਼ਾਂ ਨੂੰ ਚੁੱਲ੍ਹੇ ਤੋਂ ਦੂਰ ਰੱਖੋ।
- ਆਪਣੇ ਗੈਰਾਜ ਵਿੱਚ ਕਦੇ ਵੀ ਖਾਣਾ ਨਾ ਬਣਾਓ ਜਾਂ ਤੰਦੂਰ ਨਾ ਜਲਾਓ।
- ਘਰ ਦੇ ਅੰਦਰ ਪੋਰਟੇਬਲ ਗੈਸ ਸਟੋਵ ਜਾਂ ਗਰਿੱਲਾਂ ਦੀ ਵਰਤੋਂ ਨਾ ਕਰੋ। ਇਹ ਸਿਰਫ਼ ਬਾਹਰੀ ਵਰਤੋਂ ਲਈ ਹਨ।

- ਤੇਲ ਨਾਲ ਤਲਣ ਅਤੇ ਖਾਣਾ ਪਕਾਉਣ ਵੇਲੇ ਸਾਵਧਾਨ ਰਹੋ। ਗਰਮ ਤੇਲ ਆਸਾਨੀ ਨਾਲ ਅੱਗ ਫੜ ਸਕਦਾ ਹੈ। ਜੇਕਰ ਤੁਸੀਂ ਕੁਝ ਤਲ ਰਹੇ ਹੋ, ਤਾਂ ਤਾਪਮਾਨ ਕੰਟਰੋਲ ਵਾਲੇ ਫ੍ਰਾਇਰ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕਰੋ ਤਾਂ ਜੋ ਤੇਲ ਜ਼ਿਆਦਾ ਗਰਮ ਨਾ ਹੋਵੇ।

ਜਸ਼ਨ ਮਨਾਉਂਦੇ ਸਮੇਂ ਦੂਜਿਆਂ ਦਾ ਧਿਆਨ ਰੱਖੋ

ਕਿਸੇ ਪਾਰਟੀ ਜਾਂ ਇਕੱਠ ਦੀ ਮੇਜ਼ਬਾਨੀ ਕਰਦੇ ਸਮੇਂ ਜਾਂ ਉਸ ਵਿੱਚ ਸ਼ਾਮਲ ਹੁੰਦੇ ਸਮੇਂ, ਸੰਭਾਵੀ ਜੁਰਮਾਨੇ ਤੋਂ ਬਚਣ ਲਈ ਆਪਣੇ ਗੁਆਂਢੀਆਂ ਦਾ ਸਤਿਕਾਰ ਕਰੋ।

ਆਪਣੀਆਂ ਸ਼ੋਰ ਸੀਮਾਵਾਂ ਨੂੰ ਜਾਣੋ

ਸਿਟੀ ਦੇ [Noise Control By-law](#) (ਸ਼ੋਰ ਕੰਟਰੋਲ ਬਾਇ-ਲਾਅ) ਦੀ ਪਾਲਣਾ ਕਰਨਾ ਯਕੀਨੀ ਬਣਾਓ। [Noise Control By-law](#) ਹੇਠ, ਸੋਮਵਾਰ ਤੋਂ ਸ਼ਨੀਵਾਰ ਰਾਤ 11 ਵਜੇ ਤੋਂ ਸਵੇਰੇ 7 ਵਜੇ ਤੱਕ ਅਤੇ ਸ਼ਨੀਵਾਰ ਰਾਤ 11 ਵਜੇ ਤੋਂ ਐਤਵਾਰ ਸਵੇਰੇ 9 ਵਜੇ ਤੱਕ, ਪਾਰਟੀਆਂ ਦੌਰਾਨ ਮਨੋਰੰਜਨ ਅਤੇ ਸਮਾਗਮਾਂ ਦੇ ਸ਼ੋਰ 'ਤੇ ਪਾਬੰਦੀ ਹੈ, ਜਿਵੇਂ ਚੀਕਣਾ, ਚਿਲ੍ਹਾਉਣਾ ਅਤੇ ਗਾਉਣਾ।

ਕੀ ਤੁਹਾਨੂੰ ਬਹੁਤ ਜ਼ਿਆਦਾ, ਲਗਾਤਾਰ ਅਤੇ ਵਾਰ-ਵਾਰ ਜਾਂ ਇਹਨਾਂ ਵਰਜਿਤ ਸਮਿਆਂ ਦੇ ਅੰਦਰ ਸ਼ੋਰ ਸੁਣਾਈ ਦਿੰਦਾ ਹੈ? ਇਸਦੀ ਰਿਪੋਰਟ, [online](#) (ਐਨਲਾਈਨ) ਕਰੋ।

ਜ਼ਿੰਮੇਵਾਰੀ ਨਾਲ ਇਕੱਠ ਕਰੋ

ਸਿਟੀ ਦਾ [Nuisance Gathering By-law](#) (ਪਰੇਸ਼ਾਨੀ ਪੈਦਾ ਕਰਨ ਵਾਲੇ ਇਕੱਠ ਸਬੰਧੀ ਬਾਇ-ਲਾਅ), ਆਲੇ ਦੁਆਲੇ ਦੇ ਆਂਢ-ਗੁਆਂਢ 'ਤੇ ਨਕਾਰਾਤਮਕ ਪ੍ਰਭਾਵਾਂ ਨੂੰ ਰੋਕਣ ਲਈ ਪ੍ਰਾਈਵੇਟ ਪ੍ਰਾਪਰਟੀ 'ਤੇ, ਸਮਾਜਿਕ ਇਕੱਠਾਂ ਨੂੰ ਨਿਯੰਤ੍ਰਿਤ ਕਰਦਾ ਹੈ। Mississauga ਵਿੱਚ, ਇਕੱਠ ਕਈ ਗਤੀਵਿਧੀਆਂ ਤੋਂ ਪਰੇਸ਼ਾਨੀ ਦਾ ਕਾਰਨ ਬਣ ਸਕਦਾ ਹੈ, ਜਿਨ੍ਹਾਂ ਵਿੱਚ ਸ਼ਾਮਲ ਹਨ, ਗੈਰ-ਵਾਜਬ ਸ਼ੋਰ ਮਚਾਉਣਾ, ਗੈਰ-ਕਾਨੂੰਨੀ ਪਟਾਕਿਆਂ ਦੀ ਵਰਤੋਂ ਕਰਨਾ, ਅਤੇ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਉਣਾ ਜਾਂ ਜਨਤਕ ਪਰੇਸ਼ਾਨੀ ਪੈਦਾ ਕਰਨ ਵਾਲੀਆਂ ਕੋਈ ਵੀ ਹੋਰ ਗਤੀਵਿਧੀਆਂ।

ਜੇਕਰ ਤੁਹਾਡੇ ਆਂਢ-ਗੁਆਂਢ ਵਿੱਚ ਕੋਈ ਇਕੱਠ ਪਰੇਸ਼ਾਨੀ ਪੈਦਾ ਕਰ ਰਿਹਾ ਹੈ, ਤਾਂ 311 'ਤੇ ਕਾਲ ਕਰਕੇ ਇਸਦੀ ਰਿਪੋਰਟ ਕਰੋ।

ਪਾਰਕਿੰਗ ਦੇ ਸਾਰੇ ਨਿਯਮਾਂ ਅਤੇ ਸਾਈਨ ਬੋਰਡਾਂ ਦੀ ਪਾਲਣਾ ਕਰੋ

ਕੀ ਤੁਹਾਡੇ ਘਰ ਮਹਿਮਾਨਾਂ ਦਾ ਆਉਣਾ-ਜਾਣਾ ਰਹੇਗਾ? ਸਟ੍ਰੀਟ 'ਤੇ ਪਾਰਕਿੰਗ ਦੀ ਇਜਾਜ਼ਤ ਪੰਜ ਘੰਟਿਆਂ ਤੱਕ ਹੈ, ਜਦੋਂ ਤੱਕ ਕਿ ਹੋਰ ਨਿਯਮ ਪੋਸਟ ਨਾ ਕੀਤੇ ਗਏ ਹੋਣ। ਜੇਕਰ ਤੁਹਾਨੂੰ ਜਾਂ ਤੁਹਾਡੇ ਮਹਿਮਾਨਾਂ ਨੂੰ ਸਟ੍ਰੀਟ 'ਤੇ ਜ਼ਿਆਦਾ ਸਮੇਂ ਲਈ ਪਾਰਕਿੰਗ ਕਰਨ ਦੀ ਲੋੜ ਹੈ, ਤਾਂ [Temporary Parking Permit](#) (ਅਸਥਾਈ ਪਾਰਕਿੰਗ ਪਰਮਿਟ) ਦੀ ਬੇਨਤੀ ਕਰੋ। ਯਾਦ ਰੱਖੋ, ਤੁਹਾਨੂੰ 'ਨੋ ਪਾਰਕਿੰਗ' ਦੇ ਸਾਈਨ ਵਾਲੇ ਕਿਸੇ ਵੀ ਖੇਤਰ ਵਿੱਚ ਆਪਣੇ ਵਾਹਨ ਦੀ ਪਾਰਕਿੰਗ ਕਰਨ ਦੀ ਇਜਾਜ਼ਤ ਨਹੀਂ ਹੈ। ਪਾਰਕਿੰਗ ਕਰਦੇ ਸਮੇਂ ਫੁੱਟਪਾਥ ਜਾਂ ਗੁਆਂਢੀ ਦੇ ਡਰਾਈਵੇਅ ਨੂੰ ਬਲੋਕ ਨਾ ਕਰੋ।

ਕੀ ਤੁਸੀਂ ਆਪਣੀ ਸਟ੍ਰੀਟ ਵਿੱਚ ਪਾਰਕਿੰਗ ਸਬੰਧੀ ਉਲੰਘਣਾਵਾਂ ਹੁੰਦੀਆਂ ਦੇਖ ਰਹੇ ਹੋ? ਤੁਸੀਂ [report it online](#) (ਐਨਲਾਈਨ ਇਸਦੀ ਰਿਪੋਰਟ) ਕਰ ਸਕਦੇ ਹੋ।

Mississauga ਵਿੱਚ ਪਟਾਕਿਆਂ ਦੀ ਵਰਤੋਂ ਅਤੇ ਪਟਾਕਿਆਂ ਦੀ ਗੈਰ-ਕਾਨੂੰਨੀ ਵਰਤੋਂ ਦੀ ਰਿਪੋਰਟ ਕਰਨ ਦੀ ਪ੍ਰਕਿਰਿਆ ਬਾਰੇ ਹੋਰ ਜਾਣੋ:
mississauga.ca/fireworks

ਅੱਗ ਲੱਗਣ ਨੂੰ ਕਿਵੇਂ ਰੋਕਿਆ ਜਾਵੇ, ਇਸ ਬਾਰੇ ਹੋਰ ਜਾਣੋ: mississauga.ca/fire